

ਨੀਦਰਲੈਂਡ ਵਿਚ ਇਨਬਰਗਰਨ

ਤੁਹਾਨੂੰ ਨੀਦਰਲੈਂਡ ਵਿਚ ਇਕ ਇਮਤੀਹਾਨ ਪਾਸ ਕਰਨਾ ਪਵੇਗਾ

ਉਹ ਨੀਦਰਲੈਂਡ ਵਿਚ ਇਨਬਰਗਰਿੰਗ ਦਾ ਇਮਤੀਹਾਨ ਹੈ। ਇਹ ਬਾਸਿਸ ਇਮਤੀਹਾਨ ਨਾਲੋਂ ਮੁਸ਼ਕਿਲ ਹੈ। ਇਸ ਵਿਚ ਤੁਸੀਂ ਬੇਹਤਰ ਨੀਦਰਲਾਂਦਸ ਸਿਖਦੇ ਹੋ। ਅਤੇ ਤੁਸੀਂ ਨੀਦਰਲਾਂਦ ਬਾਰੇ ਜ਼ਿਆਦਾ ਸਿਖਦੇ ਹੋ। ਇਸ ਤਰਾਂ ਨਾਲ ਤੁਸੀਂ ਨੀਦਰਲਾਂਦ ਨਾਲ ਚੰਗੀ ਤਰਾਂ ਜੁੜ ਸਕਦੇ ਹੋ। ਅਤੇ ਤੁਹਾਡੇ ਕੋਲ ਕੰਮ ਦਾ ਜ਼ਿਆਦਾ ਮੌਕਾ ਹੁੰਦਾ ਹੈ।

ਇਮਤੀਹਾਨ ਦੇ 6 ਹਿੱਸੇ ਹੁੰਦੇ ਹਨ

1. ਪੜਨ ਦਾ ਹੁਨਰ - ਤੁਹਾਨੂੰ ਨੀਦਰਲਾਂਦਸ ਪੜਨੀ ਆਉਣੀ ਚਾਹੀਦੀ ਹੈ।
2. ਸੁਨਣ ਦਾ ਹੁਨਰ - ਤੁਹਾਨੂੰ ਨੀਦਰਲਾਂਦਸ ਸਮਝ ਆਉਣੀ ਚਾਹੀਦੀ ਹੈ।
3. ਲਿਖਣ ਦਾ ਹੁਨਰ - ਤੁਹਾਨੂੰ ਨੀਦਰਲਾਂਦਸ ਲਿਖਣੀ ਆਉਣੀ ਚਾਹੀਦੀ ਹੈ।
4. ਬੋਲਣ ਦਾ ਹੁਨਰ - ਤੁਹਾਨੂੰ ਨੀਦਰਲਾਂਦਸ ਬੋਲਣੀ ਆਉਣੀ ਚਾਹੀਦੀ ਹੈ।
5. ਨੀਦਰਲਾਂਦ ਦੇ ਸਮਾਜ ਬਾਰੇ ਗਿਆਨ - ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਨੀਦਰਲਾਂਦ ਵਿਚ ਇਕ ਦੂਜੇ ਨਾਲ ਕਿਸ ਤਰਾਂ ਗਲ ਬਾਤ ਕਰਦੇ ਹਾਂ। ਅਤੇ ਨੀਦਰਲਾਂਦ ਵਿਚ ਕਿਹੜੇ ਨਿਯਮ ਹਨ।
6. ਨੀਦਰਲਾਂਦ ਦੀ ਲੇਬਰ ਮਾਰਕੀਟ ਦੀ ਸਥਿਤੀ - ਤੁਸੀਂ ਕੰਮ ਲਭ ਸਕੋ।

ਇਮਤੀਹਾਨ ਕਿਸ ਤਰਾਂ ਹੁੰਦੇ ਹਨ?

1. ਪੜਨ ਦਾ ਹੁਨਰ

ਤੁਸੀਂ ਇਮਤੀਹਾਨ ਕੰਪਯੂਟਰ ਦੇ ਉਪਰ ਕਰਦੇ ਹੋ। ਤੁਸੀਂ ਪਾਠ ਨੂੰ ਪੜਦੇ ਹੋ। ਉਹ ਪਾਠ ਉਦਾਹਰਣ ਵਜੋਂ ਕਿਸੇ ਅਖਬਾਰ ਦੇ ਵਿੱਚੋਂ ਹਨ। ਹਰ ਪਾਠ ਨਾਲ ਤੁਹਾਨੂੰ ਕੁਝ ਸਵਾਲ ਮਿਲਦੇ ਹਨ। ਤੁਹਾਨੂੰ ਇਕ ਤੋਂ ਜ਼ਿਆਦਾ ਜਵਾਬ ਦਿਖਦੇ ਹਨ। ਤੁਸੀਂ ਸਹੀ ਜਵਾਬ ਚੁਣਦੇ ਹੋ।

2. ਸੁਨਣ ਦਾ ਹੁਨਰ

ਤੁਸੀਂ ਇਮਤੀਹਾਨ ਕੰਪਯੂਟਰ ਦੇ ਉਪਰ ਕਰਦੇ ਹੋ। ਤੁਸੀਂ ਫਿਲਮਾਂ ਦੇਖਦੇ ਹੋ। ਅਤੇ ਤੁਸੀਂ ਪਾਠਾਂ ਨੂੰ ਸੁਣਦੇ ਹੋ। ਹਰ ਫਿਲਮ ਨਾਲ ਤੁਹਾਨੂੰ ਕੁਝ ਸਵਾਲ ਮਿਲਦੇ ਹਨ। ਤੁਹਾਨੂੰ ਇਕ ਤੋਂ ਜ਼ਿਆਦਾ ਜਵਾਬ ਦਿਖਦੇ ਹਨ। ਤੁਸੀਂ ਸਹੀ ਜਵਾਬ ਚੁਣਦੇ ਹੋ।

3. ਲਿਖਣ ਦਾ ਹੁਨਰ

ਤੁਸੀਂ ਇਕ ਕਾਗਜ਼ ਤੇ ਇਮਤੀਹਾਨ ਕਰਦੇ ਹੋ। ਤੁਹਾਨੂੰ ਕਾਫ਼ੀ ਤਰਾਂ ਦੇ ਕੰਮ ਮਿਲਣਗੇ।

ਉਦਾਹਰਣ ਵਜੋਂ:

- ਤੁਸੀਂ ਇਕ ਖਤ ਲਿਖਦੇ ਹੋ।
- ਤੁਸੀਂ ਇਕ ਫ਼ਾਰਮ ਭਰਦੇ ਹੋ।
- ਤੁਹਾਨੂੰ ਕੁਝ ਵਾਕ ਖ਼ਤਮ ਕਰਨ ਲਈ ਕਿਹਾ ਜਾਵੇਗਾ।
- ਉਦਾਹਰਣ ਵਜੋਂ ਤੁਸੀਂ ਇਕ ਈ-ਮੇਲ ਲਿਖੋਗੇ ਇਕ ਦੋਸਤ ਨੂੰ ਜਿਸਦਾ ਜਨਮਦਿਨ ਹੈ।
- ਤੁਸੀਂ ਇਕ ਰੁਜ਼ਗਾਰ ਏਜੰਸੀ ਦਾ ਇਕ ਫ਼ਾਰਮ ਭਰਦੇ ਹੋ।

4. ਬੋਲਣ ਦਾ ਹੁਨਰ

ਤੁਸੀਂ ਇਮਤੀਹਾਨ ਕੰਪਯੂਟਰ ਦੇ ਉਪਰ ਕਰਦੇ ਹੋ। ਇਮਤੀਹਾਨ ਦੇ ਦੋ ਹਿੱਸੇ ਹੁੰਦੇ ਹਨ:

1. ਤੁਹਾਨੂੰ ਸਵਾਲ ਮਿਲਦੇ ਹਨ। ਤੁਸੀਂ ਸਹੀ ਜਵਾਬ ਬੋਲਣਾ ਹੈ।
2. ਤੁਸੀਂ ਫਿਲਮਾਂ ਦੇਖਦੇ ਅਤੇ ਸੁਣਦੇ ਹੋ। ਤੁਸੀਂ ਇਕ ਤੋਂ ਜ਼ਿਆਦਾ ਜਵਾਬ ਦੇਖਦੇ ਹੋ। ਤੁਸੀਂ ਸਹੀ ਜਵਾਬ ਚੁਣਦੇ ਹੋ।

5. ਨੀਦਰਲਾਂਦ ਦੇ ਸਮਾਜ ਦੇ ਬਾਰੇ ਗਿਆਨ

ਤੁਸੀਂ ਇਮਤੀਹਾਨ ਕੰਪਯੂਟਰ ਦੇ ਉਪਰ ਕਰਦੇ ਹੋ। ਤੁਸੀਂ ਫਿਲਮਾਂ ਦੇਖਦੇ ਹੋ ਅਤੇ ਸੁਣਦੇ ਹੋ। ਹਰ ਫਿਲਮ ਨਾਲ ਤੁਹਾਨੂੰ ਕੁਝ ਸਵਾਲ ਮਿਲਦੇ ਹਨ। ਤੁਹਾਨੂੰ ਇਕ ਤੋਂ ਜ਼ਿਆਦਾ ਜਵਾਬ ਦਿਖਦੇ ਹਨ। ਤੁਸੀਂ ਸਹੀ ਜਵਾਬ ਚੁਣਦੇ ਹੋ।

6. ਨੀਦਰਲਾਂਦ ਦੀ ਲੇਬਰ ਮਾਰਕੀਟ ਦੀ ਸਥਿਤੀ

ਇਸ ਇਮਤੀਹਾਨ ਦੇ ਦੋ ਹਿੱਸੇ ਹੁੰਦੇ ਹਨ:

1. ਤੁਸੀਂ ਅਪਨੇ ਬਾਰੇ ਵੀ ਇਕ ਫੋਲਡਰ ਬਣਾਉਂਦੇ ਹੋ। ਉਦਾਹਰਨ ਵਜੋਂ ਤੁਸੀਂ ਲਿਖਦੇ ਹੋ ਜੋ ਤੁਸੀਂ ਲਿਖ ਸਕਦੇ ਹੋ। ਅਤੇ ਤੁਸੀਂ ਕਿਹੜਾ ਕੰਮ ਕਰਨਾ ਚਾਹੁੰਦੇ ਹੋ। ਹੁਣ ਅਤੇ ਕੁਝ ਸਾਲਾਂ ਬਾਦ। ਅਸੀਂ ਇਸ ਤਰਾਂ ਦੇ ਫੋਲਡਰ ਨੂੰ ਪੋਰਟਫੋਲੀਓ ਕਹਿੰਦੇ ਹਾਂ।
2. ਤੁਹਾਡਾ ਪੋਰਟਫੋਲੀਓ ਦੇਖਿਆ ਜਾਂਦਾ ਹੈ। ਕਿ ਤੁਹਾਡਾ ਪੋਰਟਫੋਲੀਓ ਮਨ ਲਿਆ ਗਿਆ ਹੈ? ਤਾਂ ਤੁਹਾਨੂੰ ਇਕ ਸੰਵਾਦ ਲਈ ਬੁਲਾਇਆ ਜਾਂਦਾ ਹੈ। ਇਹ ਸੰਵਾਦ ਤੁਹਾਡੇ ਪੋਰਟਫੋਲੀਓ ਬਾਰੇ ਹੁੰਦਾ ਹੈ।

ਤੁਸੀਂ ਇਸਦਾ ਆਪ ਧਿਆਨ ਰਖਨਾ ਹੈ ਕਿ ਤੁਸੀਂ ਇਮਤੀਹਾਨ ਵਿਚ ਪਾਸ ਹੋ ਜਾਵੋ।

ਤੁਸੀਂ ਆਪ ਪੜ੍ਹਾਈ ਕਰਨੀ ਹੈ। ਇਸਦੇ ਲਈ ਤੁਸੀਂ ਆਪ ਮਦਦ ਲਭਣੀ ਹੈ। ਇਕ ਇਨਬਰਗਰਿੰਗ ਕੋਰਸ ਦੇ ਨਾਲ ਤੁਹਾਡੇ ਕੋਲ ਇਨਬਰਗਰਿੰਗ ਦੇ ਇਮਤੀਹਾਨ ਵਿਚ ਪਾਸ ਹੋਣ ਦਾ ਜ਼ਿਆਦਾ ਮੌਕਾ ਹੈ। ਪਰ ਇਨਬਰਗਰਿੰਗ ਕੋਰਸ ਕਰਨਾ ਲਾਜ਼ਮੀ ਨਹੀਂ ਹੈ। ਕਿ ਤੁਸੀਂ ਇਨਬਰਗਰਿੰਗ ਕੋਰਸ ਕਰਨਾ ਚਾਹੁੰਦੇ ਹੋ? ਫੇਰ ਇਸ ਉਪਰ ਕਲਿਕ ਕਰੋ: www.ikwilinburgeren.nl

ਤੁਹਾਨੂੰ ਇਮਤੀਹਾਨ ਅਤੇ ਕੋਰਸ ਦਸ ਭੁਗਤਾਨ ਆਪ ਕਰਨਾ ਪੈਂਦਾ ਹੈ।

ਕਿ ਤੁਸੀਂ ਭੁਗਤਾਨ ਨਹੀਂ ਕਰ ਸਕਦੇ? ਤਾਂ ਤੁਸੀਂ ਧਨ ਉਧਾਰ ਲੈ ਸਕਦੇ ਹੋ। ਤੁਸੀਂ ਕੋਰਸ ਲਈ ਅਤੇ ਇਮਤੀਹਾਨ

ਲਈ ਧਨ ਉਧਾਰ ਲੈ ਸਕਦੇ ਹੋ। ਤੁਸੀਂ DUO ਤੋਂ ਧਨ ਉਧਾਰ ਲੈਂਦੇ ਹੋ। ਤੁਹਾਨੂੰ ਬਾਦ ਵਿਚ ਧਨ ਵਾਪਸ ਕਰਨਾ ਹੈ। ਤੁਸੀਂ ਬਿਆਜ ਵੀ ਦਿੰਦੇ ਹੋ।

ਪੋਰਟਫੋਲੀਓ ਕਿਉਂ?

ਕੰਮ ਲਭਣਾ ਅਤੇ ਰਖਣਾ ਮੁਸ਼ਕਲ ਹੈ

ਇਸ ਲਈ ਤੁਸੀਂ ਇਕ ਪੋਰਟਫੋਲੀਓ ਬਣਾਉਂਦੇ ਹੋ: ਇਹ ਇਕ ਫੋਲਡਰ ਹੁੰਦਾ ਹੈ ਜਿਸ ਵਿਚ ਤੁਹਾਡੇ ਬਾਰੇ ਸਾਰੀ ਜਾਨਕਾਰੀ ਹੁੰਦੀ ਹੈ। ਅਤੇ ਉਸ ਕੰਮ ਬਾਰੇ ਜੋ ਤੁਸੀਂ ਕਰ ਸਕਦੇ ਹੋ। ਤੁਹਾਨੂੰ ਰਿਹਾਇਸ਼ ਦੀ ਇਜਾਜ਼ਤ 1 ਜਨਵਰੀ 2015 ਜਾਂ ਉਸ ਤੋਂ ਬਾਦ ਮਿਲੀ ਹੈ? ਫੇਰ 1 ਜਨਵਰੀ 2015 ਤੋਂ ਲੈਕੇ ਪੋਰਟਫੋਲੀਓ ਇਮਤੀਹਾਨ ਨਾਲ ਸੰਬੰਧਿਤ ਹੈ। ਇਹ ਲੇਬਰ ਮਾਰਕੀਟ ਦੀ ਸਥਿਤੀ ਦਾ ਇਕ ਹਿੱਸਾ ਹੈ। ਤੁਸੀਂ ਹੋਰ ਜਾਨਣਾ ਚਾਹੁੰਦੇ ਹੋ? ਤਾਂ ਇਸ ਉਪਰ ਕਲਿਕ ਕਰੋ www.inburgeren.nl

ਤੁਹਾਡੇ ਪੋਰਟਫੋਲੀਓ ਵਿਚ ਕੀ ਆਉਂਦਾ ਹੈ?

ਤੁਹਾਡੇ ਪੋਰਟਫੋਲੀਓ ਵਿਚ ਕਾਰਡ ਆਉਂਦੇ ਹਨ: ਨਤੀਜਾ ਕਾਰਡ। ਤੁਸੀਂ ਕਾਰਡ ਆਪ ਲਿਖਦੇ ਹੋ:

- ਤੁਸੀਂ ਦੇਖਦੇ ਹੋ ਕਿ ਤੁਸੀਂ ਕਿਹੜਾ ਕੰਮ ਕਰਨਾ ਚਾਹੁੰਦੇ ਹੋ। ਤੁਸੀਂ ਲਿਖਦੇ ਹੋ ਕਿ ਤੁਸੀਂ ਕਿਹੜਾ ਕੰਮ ਕਰਨਾ ਚਾਹੁੰਦੇ ਹੋ।
- ਤੁਸੀਂ ਦੇਖਦੇ ਹੋ ਕਿ ਤੁਸੀਂ ਕਿਹੜਾ ਕੰਮ ਸਕਦੇ ਹੋ। ਤੁਸੀਂ ਲਿਖਦੇ ਹੋ ਕਿ ਤੁਸੀਂ ਕਿਹੜਾ ਕੰਮ ਸਕਦੇ ਹੋ।
- ਤੁਸੀਂ ਦੇਖਦੇ ਹੋ ਕਿ ਕਿਹੜਾ ਕੰਮ ਹੈ। ਤੁਸੀਂ ਲਿਖਦੇ ਹੋ ਕਿ ਕਿਹੜਾ ਕੰਮ ਹੈ।
- ਤੁਸੀਂ ਸਿਖਦੇ ਹੋ ਕਿ ਨੀਦਰਲਾਂਦ ਦੇ ਲੋਕ ਕਿਸ ਤਰਾਂ ਕੰਮ ਕਰਦੇ ਹਨ। ਤੁਸੀਂ ਦੇਖਦੇ ਹੋ ਕਿ ਤੁਹਾਨੂੰ ਆਪ ਕੀ ਬਦਲਨਾ ਪਵੇਗਾ ਨੀਦਰਲਾਂਦ ਵਿਚ ਕੰਮ ਕਰਨ ਲਈ। ਤੁਸੀਂ ਲਿਖਦੇ ਹੋ ਕਿ ਤੁਸੀਂ ਕਿ ਬਦਲਨਾ ਹੈ।
- ਤੁਸੀਂ ਦੇਖਦੇ ਹੋ ਕਿ ਤੁਸੀਂ ਬਾਦ ਵਿਚ ਕਿਹੜਾ ਕੰਮ ਕਰਨਾ ਚਾਹੁੰਦੇ ਹੋ। ਤੁਸੀਂ ਇਕ ਪਲਾਨ ਬਣਾਉਂਦੇ ਹੋ: ਕੈਰੀਅਰ ਦੀ ਪਲੈਨਿੰਗ।